



ਚਰਚਵਿਲੇ ਖੇਤਰ ਵਿੱਚ ਹੜ੍ਹ ਲਈ ਉਪਲਬਧ ਸੰਕਟ ਸਬੰਧੀ ਰਾਹਤ

ਬ੍ਰੈਮਪਟਨ, ਓਨਟਾਰੀਓ (1 ਅਪ੍ਰੈਲ, 2022) – ਫਰਵਰੀ ਵਿੱਚ ਚਰਚਵਿਲੇ (Churchville) ਵਿੱਚ ਹੋਈ ਹੜ੍ਹ ਸਬੰਧੀ ਘਟਨਾ ਦੀ ਪ੍ਰਤੀਕਿਰਿਆ ਵਿੱਚ, ਓਨਟਾਰੀਓ ਸਰਕਾਰ, ਬ੍ਰੈਮਪਟਨ ਦੇ ਨਿਵਾਸੀਆਂ ਅਤੇ ਉਹਨਾਂ ਪਰਿਵਾਰਾਂ ਦੀ ਸਹਾਇਤਾ ਲਈ, [ਡਿਜਾਸਟਰ ਰਿਕਵਰੀ ਅਸਿਸਟੈਂਸ ਫਾਰ ਓਨਟਾਰੀਅਨਸ \(ਡੀ.ਆਰ.ਏ.ਓ.\) ਪ੍ਰੋਗਰਾਮ ਐਕਟੀਵੇਟ ਕਰ ਰਹੀ ਹੈ \(activating the Disaster Recovery Assistance for Ontarians \(DRAO\) program\)](#), ਜੋ ਇਸ ਕੁਦਰਤੀ ਸੰਕਟ ਤੋਂ ਪ੍ਰਭਾਵਿਤ ਹੋਏ ਹਨ।

ਸੰਕਟ ਸਬੰਧੀ ਸਹਾਇਤਾ ਪ੍ਰੋਗਰਾਮ, ਪ੍ਰਾਈਮਰੀ ਰਿਹਾਇਸ਼ ਅਤੇ ਇਸਦੀ ਮੂਲ ਸਮੱਗਰੀਆਂ, ਛੋਟੇ ਕਾਰੋਬਾਰਾਂ, ਖੇਤ ਜਾਂ ਗੈਰ-ਲਾਭ ਸੰਗਠਨ ਤੇ ਲਾਗੂ ਹੁੰਦਾ ਹੈ। ਫੰਡਿੰਗ, ਐਮਰਜੈਂਸੀ ਖਰਚਿਆਂ ਅਤੇ ਬੀਮੇ ਵੱਲੋਂ ਕਵਰ ਨਾ ਕੀਤੀ ਗਈ ਅਸਲੀ ਪ੍ਰਾਪਰਟੀ ਦੀ ਮੁਰੰਮਤ ਜਾਂ ਰਿਪਲੇਸਮੈਂਟ ਦੀਆਂ ਲਾਗਤਾਂ ਤੇ ਲਾਗੂ ਹੁੰਦੀ ਹੈ। ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਵਰੇਜ ਅਤੇ ਲਾਗਤਾਂ ਦੀ ਸਮੀਖਿਆ ਕਰਨ ਲਈ, ਆਪਣੇ ਨਿੱਜੀ ਬੀਮਾ ਪ੍ਰਦਾਤਾਵਾਂ ਦੇ ਨਾਲ ਗੱਲ ਕਰੋ।

ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਾਰੀਖ, ਸ਼ੁੱਕਰਵਾਰ, 29 ਜੁਲਾਈ, 2022 ਹੈ।

ਯੋਗਤਾ ਅਤੇ ਕਵਰੇਜ ਬਾਰੇ ਹੋਰ ਜਾਣਕਾਰੀ, ਖੇਤਰ ਦਾ ਨਕਸ਼ਾ ਅਤੇ ਨਿਰਦੇਸ਼, ontario.ca/disasterassistance ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਹੜ੍ਹ ਤੋਂ ਸੁਰੱਖਿਆ

ਬਸੰਤ ਦੇ ਆਉਣ ਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ, ਇਸਲਈ ਨਿਵਾਸੀਆਂ ਨੂੰ, ਮੌਸਮ ਦੇ ਬਦਲਦੇ ਪੈਟਰਨਾਂ ਅਤੇ ਉਸਦੇ ਮੁਤਾਬਿਕ ਆਪਣੀ ਪ੍ਰਾਪਰਟੀ ਦਾ ਨਿਰੀਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਹੇਠਾਂ ਕੁਝ ਉਪਾਅ ਦਿੱਤੇ ਗਏ ਹਨ, ਜੋ ਤੁਸੀਂ ਇਹ ਯਕੀਨੀ ਬਣਾਉਣ ਲਈ ਕਰ ਸਕਦੇ ਹੋ ਕਿ ਤੁਸੀਂ ਹੜ੍ਹ ਆਉਣ ਦੀ ਸਥਿਤੀ ਲਈ ਤਿਆਰ ਹੋ। ਕੈਚ ਬੇਸਿਨਾਂ ਅਤੇ ਡਾਊਨਸਪਾਊਟਸ ਤੋਂ ਵਾਧੂ ਮਲਬਾ ਹਟਾਓ, ਤਾਂ ਜੋ ਵਰਖਾ, ਪਿਘਲਦੀ ਹੋਈ ਸਨੋ ਅਤੇ ਬਰਫ ਅਸਾਨੀ ਨਾਲ ਵਹਿ ਸਕੇ ਅਤੇ ਉਸ ਕੋਲ ਕਿਤੇ ਜਾਣ ਦਾ ਰਸਤਾ ਹੋਵੇ।

ਜੇਕਰ ਹੜ੍ਹ ਆਉਂਦਾ ਹੈ:

- ਜੇਕਰ ਤੁਹਾਨੂੰ ਪਾਣੀ ਵਿੱਚੋਂ ਦੀ ਲੰਘਣਾ ਪਵੇ ਤਾਂ ਕਦੇ ਵੀ ਪਾਵਰ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ। ਪਾਵਰ ਬੰਦ ਕਰਨ ਲਈ ਹਾਈਡ੍ਰੋ ਵਨ ਬ੍ਰੈਮਪਟਨ (Hydro One Brampton) ਨੂੰ ਸੰਪਰਕ ਕਰੋ।
- ਕਦੇ ਵੀ ਅਜਿਹੇ ਕਮਰੇ ਵਿੱਚ ਨਾ ਜਾਓ, ਜਿੱਥੇ ਪਾਣੀ, ਇਲੈਕਟ੍ਰੀਕਲ ਆਊਟਲੈਟਸ, ਉਪਕਰਨਾਂ ਜਾਂ ਤਾਰਾਂ ਦੇ ਸੰਪਰਕ ਵਿੱਚ ਆ ਸਕਦਾ ਹੋਵੇ।
- 3-1-1 ਤੇ ਫੋਨ ਕਰਕੇ ਜਾਂ 311@brampton.ca ਤੇ ਈਮੇਲ ਕਰਕੇ, ਅਸਧਾਰਨ ਢੰਗ ਨਾਲ ਇਕੱਠੇ ਹੋਏ ਪਾਣੀ ਦੀ ਰਿਪੋਰਟ ਕਰੋ (ਜਿਵੇਂ ਰਿਹਾਇਸ਼ੀ ਸਟ੍ਰੀਟਸ ਵਿੱਚ ਪਾਣੀ ਦੇ ਵੱਡੇ ਪੁਲਸ)।

ਪਾਣੀ ਹੇਠਾਂ ਬੈਠ ਜਾਣ ਤੋਂ ਬਾਅਦ:

- ਉੱਲੀ ਅਤੇ ਸਿੱਲ੍ਹ ਸਬੰਧੀ ਲੰਮੀ-ਮਿਆਦ ਦੇ ਜੋਖਮਾਂ ਤੋਂ ਰੱਖਿਆ ਲਈ, ਆਪਣੇ ਘਰ/ਪ੍ਰਾਪਰਟੀ ਦੀ ਚੰਗੀ ਤਰ੍ਹਾਂ ਸਫਾਈ ਕਰਨਾ ਯਕੀਨੀ ਬਣਾਓ।



- ਹੜ੍ਹ ਵਾਲੀਆਂ ਸੜਕਾਂ ਤੇ ਨਾ ਚੱਲੋ ਅਤੇ ਨਾ ਹੀ ਡ੍ਰਾਈਵ ਕਰੋ। ਇਕੱਠਾ ਹੋਇਆ ਪਾਣੀ, ਸਟ੍ਰੀਟਸ ਅਤੇ ਸਾਈਡਵਾਕਸ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਤਿਆਰ ਰਹੋ

- ਜੇਕਰ ਬਾਰੇ ਜਾਣਕਾਰੀ ਲਵੋ ਅਤੇ ਕਿਸੇ ਵੀ ਅਜਿਹੇ ਖਤਰਿਆਂ ਦੇ ਪ੍ਰਤੀ ਜਾਗਰੂਕ ਰਹੋ, ਜੋ ਤੁਹਾਡੇ ਘਰ ਨੂੰ ਪ੍ਰਭਾਵਿਤ ਕਰ ਸਕਦੇ ਹਨ।
- ਇੱਕ ਐਮਰਜੈਂਸੀ ਯੋਜਨਾ ਤਿਆਰ ਰੱਖੋ, ਜਿਸ ਬਾਰੇ ਪੂਰੇ ਘਰ ਨੂੰ ਪਤਾ ਹੋਵੇ।
- ਬੁਨਿਆਦੀ ਸਮਾਨ ਵਾਲੀ ਇੱਕ ਐਮਰਜੈਂਸੀ ਕਿੱਟ ਤਿਆਰ ਕਰੋ, ਜੋ ਘੱਟੋ-ਘੱਟ 72 ਘੰਟਿਆਂ ਲਈ ਠੀਕ ਰਹਿ ਸਕੇ।
- ਆਪਣੇ ਬੀਮਾ ਪ੍ਰਦਾਤਾ ਨਾਲ ਗੱਲ ਕਰੋ ਅਤੇ ਯਕੀਨੀ ਬਣਾਓ ਕਿ ਤੁਹਾਡੇ ਕੋਲ ਸਹੀ ਕਵਰੇਜ ਹੈ।

ਹੋਰ ਜਾਣਕਾਰੀ ਅਤੇ ਬ੍ਰੈਂਪਟਨ ਦੇ ਐਮਰਜੈਂਸੀ ਮੈਨੇਜਮੈਂਟ ਆਫਿਸ (Emergency Management Office) ਤੋਂ, ਹੜ੍ਹ ਤੋਂ ਸੁਰੱਖਿਆ ਸਬੰਧੀ ਸੁਝਾਵਾਂ ਲਈ, Brampton.ca/prepared ਤੇ ਜਾਓ ਅਤੇ ਉਹਨਾਂ ਨੂੰ Twitter [@BEMOprepared](https://twitter.com/BEMOprepared) ਤੇ ਫਾਲੋ ਕਰੋ।

-30-

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca